

ਸਿਟੀ ਆਫ ਬ੍ਰੈਂਪਟਨ, ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰੀ ਭਾਈਵਾਲਾਂ ਅਤੇ ਸਟੇਲੈਂਟਿਸ ਵੱਲੋਂ ਹੋਏ ਨਿਵੇਸ਼ ਦੇ ਐਲਾਨ ਦਾ ਸੁਆਗਤ ਕਰਦੀ ਹੈ

ਬ੍ਰੈਂਪਟਨ, ਓਨਟਾਰੀਓ (2 ਮਈ, 2022) – ਸਿਟੀ ਆਫ ਬ੍ਰੈਂਪਟਨ, ਅੱਜ ਕੀਤੇ ਗਏ ਇਸ ਐਲਾਨ ਦਾ ਸੁਆਗਤ ਕਰਦੀ ਹੈ ਕਿ ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਇਲੈਕਟ੍ਰਿਕ ਵਾਹਨ ਬਣਾਉਣ ਲਈ, ਸਟੇਲੈਂਟਿਸ ਦੇ ਕੈਨੇਡੀਅਨ ਆਟੋ ਪਲਾਂਟਾਂ – ਜਿਹਨਾਂ ਵਿੱਚ ਬ੍ਰੈਂਪਟਨ ਵਿੱਚ ਇਸਦੀ ਫੈਸਿਲਿਟੀ ਵੀ ਸ਼ਾਮਲ ਹੈ, ਦੀ ਮਦਦ ਕਰਨ ਲਈ ਸਾਂਝੇ ਤੌਰ ਤੇ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਹੀਆਂ ਹਨ।

ਆਪਣੇ ਬ੍ਰੈਂਪਟਨ ਅਸੈਂਬਲੀ ਪਲਾਂਟ (Brampton Assembly Plant) ਵਿੱਚ, ਸਟੇਲੈਂਟਿਸ, ਬੈਟਰੀ-ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨ ਬਣਾਉਣ ਵਿੱਚ ਸਮਰੱਥ, ਫਲੈਕਸੀਬਲ ਅਸੈਂਬਲੀ ਲਾਈਨ ਇੰਸਟਾਲ ਕਰੇਗੀ। ਇਹ ਓਵਰਹਾਲ, ਘੱਟ-ਨਿਕਾਸੀ ਵਾਲੇ ਵਾਹਨਾਂ ਵਾਸਤੇ ਵਧਦੀ ਉਪਭੋਗਤਾ ਮੰਗ ਨੂੰ ਪੂਰਾ ਕਰਨ ਲਈ, ਆਟੋਮੋਕਰ ਦੀ ਕੈਪੇਸਿਟੀ ਨੂੰ ਡਾਈਵਰਸੀਫਾਈ ਕਰੇਗਾ। 132 ਮਿਲੀਅਨ ਡਾਲਰ ਤੱਕ ਦੀ ਓਨਟਾਰੀਓ ਦੀ ਵਚਨਬੱਧਤਾ, ਬ੍ਰੈਂਪਟਨ ਵਿੱਚ ਫੈਸਿਲਿਟੀ ਦੇ ਲੌਂਗ-ਟਰਮ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦੀ ਹੈ।

ਬ੍ਰੈਂਪਟਨ ਵਿੱਚ ਸਟੇਲੈਂਟਿਸ ਫੈਸਿਲਿਟੀ, ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦਾ ਸਹਾਇਕ ਹੈ ਅਤੇ ਇਹ ਲਗਭਗ 3,000 ਮੈਨਯੂਫੈਕਚਰਿੰਗ ਨੌਕਰੀਆਂ ਪ੍ਰਦਾਨ ਕਰਦੇ ਹੋਏ, ਲੋਕਲ ਅਰਥਚਾਰੇ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਇਹ ਸੂਬੇ ਵਿੱਚ, ਕਈ ਅਪ੍ਰਤੱਖ ਨੌਕਰੀਆਂ ਵੀ ਪ੍ਰਦਾਨ ਕਰਦੀ ਹੈ। ਇਹ ਅਨੁਮਾਨ ਹੈ ਕਿ ਇੱਕ ਆਟੋਮੋਟਿਵ ਫੈਸਿਲਿਟੀ ਵਿਖੇ ਹਰੇਕ ਨੌਕਰੀ ਨਾਲ, ਪੰਜ ਤੋਂ ਛੇ ਅਪ੍ਰਤੱਖ ਨੌਕਰੀਆਂ ਪੈਦਾ ਹੁੰਦੀਆਂ ਹਨ।

ਬ੍ਰੈਂਪਟਨ ਦਾ ਐਡਵਾਂਸਡ ਮੈਨਯੂਫੈਕਚਰਿੰਗ (Advanced Manufacturing) ਸੈਕਟਰ, ਹਰੇਕ ਉਦਯੋਗ ਵਿੱਚ ਸਹਿਯੋਗ, ਭਾਈਵਾਲੀ ਅਤੇ ਨਵੀਨਤਾ ਦੀ ਨੀਂਹ ਹੈ। ਇਹ ਰੋਜ਼ਗਾਰ ਦੇ ਹਿਸਾਬ ਨਾਲ ਬ੍ਰੈਂਪਟਨ ਦੀ ਸਭ ਤੋਂ ਵੱਡੀ ਇੰਡਸਟਰੀ ਹੈ, ਜੋ ਸਿਟੀ ਦੇ ਲਗਭਗ ਇੱਕ ਤਿਹਾਈ ਕਾਰਜਬਲ ਲਈ ਜ਼ਿੰਮੇਵਾਰ ਹੈ। ਬ੍ਰੈਂਪਟਨ ਦੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦਾ 23 ਪ੍ਰਤੀਸ਼ਤ ਕਾਰਜਬਲ, ਆਟੋਮੋਟਿਵ ਇੰਡਸਟਰੀ ਵਿੱਚ ਹੈ।

ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਅਤੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਬਾਰੇ ਹੋਰ ਜਾਣਕਾਰੀ ਲਈ, ਇਸ ਵੈਬਸਾਈਟ: www.investbrampton.ca ਤੇ ਜਾਓ।

ਸੰਖੇਪ ਤੱਥ

- ਫਰਵਰੀ ਵਿੱਚ, ਸਿਟੀ ਨੇ, ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਦੇ ਮਹੱਤਵ ਬਾਰੇ ਚਰਚਾ ਕਰਨ ਲਈ ਅਤੇ ਸਰਕਾਰ ਦੇ ਸਾਰੇ ਮਹਿਕਮਿਆਂ ਵੱਲੋਂ ਸਟੇਲੈਂਟਿਸ ਬ੍ਰੈਂਪਟਨ ਅਸੈਂਬਲੀ ਪਲਾਂਟ (Stellantis Brampton Assembly Plant) ਵਿੱਚ ਨਿਵੇਸ਼ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ, [ਬ੍ਰੈਂਪਟਨ ਆਟੋਮੋਟਿਵ ਫੋਰਮ \(Brampton Automotive Forum\)](#) ਦੀ ਮੇਜ਼ਬਾਨੀ ਕੀਤੀ। ਇਸ ਫੋਰਮ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਦੇ ਮੈਂਬਰ, ਇਕੋਨੋਮਿਕ ਡਿਵੈਲਪਮੈਂਟ (Economic Development) ਦਾ ਸਟਾਫ, ਮੰਤਰੀ, ਲੋਕਲ ਐਮ.ਪੀ. (MP) ਅਤੇ ਐਮ.ਪੀ.ਪੀ. (MPP) ਸ਼ਾਮਲ ਹੋਏ, ਜਿਹਨਾਂ ਨੇ ਬ੍ਰੈਂਪਟਨ ਦੀ ਆਟੋਮੋਟਿਵ ਇੰਡਸਟਰੀ ਅਤੇ ਓਨਟਾਰੀਓ ਅਤੇ ਕੈਨੇਡਾ ਦੀਆਂ ਵਿਆਪਕ ਆਟੋਮੋਟਿਵ ਇੰਡਸਟਰੀਆਂ ਦੇ ਭਵਿੱਖ ਬਾਰੇ ਚਰਚਾ ਕੀਤੀ।
- ਬ੍ਰੈਂਪਟਨ ਦੀ ਸਟੇਲੈਂਟਿਸ ਫੈਸਿਲਿਟੀ, ਆਪਣੇ ਗਲੋਬਲ ਓਪਰੇਸ਼ਨਾਂ ਵਿੱਚ ਸਿਰਫ ਇੱਕੋ ਪਲਾਂਟ ਹੈ, ਜੋ ਡੱਜ ਚਾਰਜਰਸ (Dodge Chargers), ਡੱਜ ਚੈਲੇਂਜਰਸ (Dodge Challengers) ਅਤੇ ਕ੍ਰਿਸਲਰ 300 (Chrysler 300) ਦਾ ਉਤਪਾਦਨ ਕਰਦੀ ਹੈ।

- ਬ੍ਰੈਪਟਨ ਵਿੱਚ ਬਣਨ ਵਾਲੀਆਂ ਕਾਰਾਂ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਨਿਰਯਾਤ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਅਮਰੀਕਾ (U.S.) ਵਿੱਚ ਜਾਂਦੀਆਂ ਹਨ।
- ਬ੍ਰੈਪਟਨ ਵਿੱਚ ਆਟੋਮੋਟਿਵ ਪਾਰਟਸ ਮੈਨਯੂਫੈਕਚਰਿੰਗ ਇੰਡਸਟਰੀ ਵਿੱਚ ਕਈ ਵੱਡੀਆਂ ਕੰਪਨੀਆਂ ਹਨ, ਜਿਹਨਾਂ ਵਿੱਚ ਸਾਮਲ ਹਨ, ਮੈਗਨਾ (Magna), ਮਾਰਟਿਨਰੀਆ (Martinrea), ਏ.ਬੀ.ਸੀ. ਟੈਕਨੋਲੋਜੀਜ਼ (ABC Technologies) ਅਤੇ ਕਈ ਹੋਰਾਂ ਦੀ ਮਾਲਕੀ ਵਾਲੀਆਂ ਫੈਸਿਲਿਟੀਜ਼।

ਹਵਾਲੇ

“ਬ੍ਰੈਪਟਨ ਦਾ ਆਟੋਮੋਟਿਵ ਉੱਤਮਤਾ ਦਾ ਮਾਣ ਕਰਨ ਯੋਗ ਇਤਿਹਾਸ ਹੈ, ਜੋ ਸਾਡੀ ਸਟੇਲੈਟਿਸ ਫੈਸਿਲਿਟੀ ਅਤੇ ਵੱਡੇ ਅਤੇ ਇਨੋਵੇਟਿਵ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਨਾਲ ਜੁੜਿਆ ਹੈ। ਅਸੀਂ ਬੇਹੱਦ ਖੁਸ਼ ਹਾਂ ਕਿ ਸਾਡਾ ਸ਼ਹਿਰ, ਇਲੈਕਟ੍ਰਿਕ ਵਾਹਨਾਂ ਦੇ ਪ੍ਰਤੀ ਗਲੋਬਲ ਆਟੋਮੋਟਿਵ ਇੰਡਸਟਰੀ ਸਿਫਟ ਦਾ ਹਿੱਸਾ ਬਣੇਗਾ ਅਤੇ ਅਸੀਂ, ਇਸ ਸੰਯੁਕਤ ਨਿਵੇਸ਼ ਵਾਸਤੇ ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਵਿਖੇ ਸਾਡੇ ਬਹੁਮੁੱਲੇ ਭਾਈਵਾਲਾਂ ਅਤੇ ਸਟੇਲੈਟਿਸ ਦਾ ਧੰਨਵਾਦ ਕਰਦੇ ਹਾਂ। ਬ੍ਰੈਪਟਨ, ਸਾਡੇ ਲੋਕਲ ਕਾਰਜਬਲ ਅਤੇ ਸਾਡੀ ਆਟੋਮੋਟਿਵ ਇੰਡਸਟਰੀ ਦੇ ਲਈ, ਭਵਿੱਖ ਸੁਨਹਿਰਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਪਟਨ

“ਬ੍ਰੈਪਟਨ ਦਾ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ, ਸਾਡੀ ਕਮਿਊਨਿਟੀ ਵਿਚਲੀਆਂ ਸਾਰੀਆਂ ਇੰਡਸਟਰੀਜ਼ ਵਿੱਚ ਸਹਿਯੋਗ, ਭਾਈਵਾਲੀਆਂ ਅਤੇ ਇਨੋਵੇਸ਼ਨ ਲਈ ਅਧਾਰ ਹੈ, ਜੋ ਰੋਜਗਾਰ ਦੇ ਦੁਆਰਾ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਇੰਡਸਟਰੀ ਦੀ ਨੁਮਾਇੰਦਗੀ ਕਰਦਾ ਹੈ। ਅੱਜ ਐਲਾਨੇ ਗਏ ਉਹਨਾਂ ਦੇ ਨਿਵੇਸ਼ ਲਈ ਸਾਡੇ ਸਰਕਾਰੀ ਭਾਈਵਾਲਾਂ ਅਤੇ ਸਟੇਲੈਟਿਸ ਦਾ ਅਤੇ ਸਾਡੇ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਸਟਾਫ ਦਾ ਧੰਨਵਾਦ, ਜਿਸਨੇ ਇਸ ਨਿਵੇਸ਼ ਦੀ ਲੋੜ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕੀਤੀ। ਇਹ ਸਾਡੀ ਸਮੁੱਚੀ ਕਮਿਊਨਿਟੀ ਨੂੰ ਫਾਇਦਾ ਪਹੁੰਚਾਏਗੀ ਅਤੇ ਮੌਕਿਆਂ ਦੇ ਸ਼ਹਿਰ ਵਜੋਂ, ਬ੍ਰੈਪਟਨ ਆਟੋਮੋਟਿਵ ਇੰਡਸਟਰੀ ਦੇ ਇਲੈਕਟ੍ਰੀਫਿਕੇਸ਼ਨ ਵਿੱਚ ਲੀਡਰ ਬਣਨ ਲਈ ਉਤਸ਼ਾਹਿਤ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਪਟਨ

“ਬ੍ਰੈਪਟਨ, ਇਨੋਵੇਸ਼ਨ ਅਤੇ ਐਡਵਾਂਸਡ ਮੈਨਯੂਫੈਕਚਰਿੰਗ ਵਿੱਚ ਲੀਡਰ ਹੈ। ਅਸੀਂ ਅੱਜ ਦੇ ਐਲਾਨ ਦਾ ਸੁਆਗਤ ਕਰਦੇ ਹਾਂ, ਜਿਸ ਨਾਲ ਸਟੇਲੈਟਿਸ ਆਪਣੀ ਬ੍ਰੈਪਟਨ ਫੈਸਿਲਿਟੀ ਵਿੱਚ ਸੇਧ ਕਰ ਸਕੇਗੀ। ਇਲੈਕਟ੍ਰੀਫਿਕੇਸ਼ਨ ਦੇ ਪ੍ਰਤੀ ਇਹ ਕਾਰਵਾਈ ਨਾ ਸਿਰਫ ਸਾਡੇ ਲੋਕਲ ਅਰਥਚਾਰੇ ਨੂੰ ਫਾਇਦਾ ਪਹੁੰਚਾਏਗੀ, ਬਲਕਿ ਇਹ ਬ੍ਰੈਪਟਨ ਨੂੰ, ਆਟੋਮੋਟਿਵ ਇੰਡਸਟਰੀ ਦੇ ਭਵਿੱਖ ਵਿੱਚ ਅੱਗੇ ਵੀ ਰੱਖੇਗੀ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਪਟਨ

“ਬ੍ਰੈਪਟਨ ਇਕੋਨੋਮਿਕ ਡਿਵੈਲਪਮੈਂਟ ਆਫਿਸ, ਸਟੇਲੈਟਿਸ ਨੂੰ ਸਹਾਇਤਾ ਦੇਣਾ ਜਾਰੀ ਰੱਖਣ ਲਈ ਉਤਸ਼ਾਹਿਤ ਹੈ – ਜੋ ਕਿ ਸਾਡੀ ਲੋਕਲ ਆਟੋਮੋਟਿਵ ਇੰਡਸਟਰੀ ਦਾ ਸਹਾਰਾ ਹੈ – ਕਿਉਂਕਿ ਉਹ ਇਲੈਕਟ੍ਰਿਕ ਵਾਹਨ ਬਣਾਉਣ ਵਾਸਤੇ ਆਪਣੀ ਬ੍ਰੈਪਟਨ ਫੈਸਿਲਿਟੀ ਵਿੱਚ ਸੇਧ ਕਰ ਰਹੇ ਹਨ। ਬ੍ਰੈਪਟਨ, ਅਗਾਂਹ-ਵਧੂ ਸੇਚ ਵਾਲੇ ਐਡਵਾਂਸਡ ਮੈਨਯੂਫੈਕਚਰਿੰਗ ਸੈਕਟਰ ਦੀ ਸਹਾਇਤਾ ਲਈ ਰਣਨੀਤਿਕ ਰੂਪ ਨਾਲ ਦ੍ਰਿੜ੍ਹ ਹੈ ਅਤੇ ਸਾਡੇ ਉੱਚ ਕੁਆਲਿਟੀ ਕਾਰਜਬਲ ਅਤੇ ਅਵਾਰਡ-ਜੇਤੂ ਮੈਨਯੂਫੈਕਚਰਿੰਗ ਦੇ ਨਾਲ, ਅਸੀਂ ਆਟੋਮੋਟਿਵ ਇੰਡਸਟਰੀ ਦੇ ਭਵਿੱਖ ਦਾ ਹਿੱਸਾ ਬਣਨ ਵਾਸਤੇ, ਸਰਬੋਤਮ ਥਾਂ ਪ੍ਰਦਾਨ ਕਰਦੇ ਹਾਂ।”

- ਕਲੇਅਰ ਬਾਰਨੇਟ (Clare Barnett), ਡਾਇਰੈਕਟਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਪਟਨ

“ਅੱਜ ਦਾ ਐਲਾਨ ਦਰਸਾਉਂਦਾ ਹੈ ਕਿ ਇਹ ਬਹੁਤ ਮਹੱਤਵਪੂਰਣ ਹੈ ਕਿ ਯੂਨੀਅਨਾਂ, ਸਰਕਾਰਾਂ ਅਤੇ ਇੰਡਸਟਰੀ, ਆਟੋਮੋਟਿਵ ਮੈਨਯੂਫੈਕਚਰਿੰਗ ਨੈਕਰੀਆਂ ਨੂੰ ਸੁਰੱਖਿਅਤ ਕਰਨ ਅਤੇ ਕੈਨੇਡੀਅਨ ਮੈਨਯੂਫੈਕਚਰਿੰਗ ਨੂੰ ਮਜ਼ਬੂਤ ਰੱਖਣ ਵਿੱਚ ਇਕੱਠੀਆਂ ਮਿਲ ਕੇ ਕੰਮ ਕਰਨ। ਬ੍ਰੈਂਪਟਨ ਅਸੈਂਬਲੀ ਪਲਾਂਟ ਵਿਖੇ ਮਿਹਨਤੀ ਅਤੇ ਸਮਰਪਿਤ ਲੋਕ, ਆਪਣੀ ਕਲਾਸ ਵਿੱਚ ਉੱਚਤਮ ਕੁਆਲਿਟੀ ਅਤੇ ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਵਿੱਚੋਂ ਕੁਝ ਨੂੰ ਬਣਾਉਣ ਦਾ ਮਾਣ ਮਹਿਸੂਸ ਕਰਦੇ ਹਨ। ਹੁਣ, ਅਸੀਂ ਵੀ ਆਉਣ ਵਾਲੇ ਸਾਲਾਂ ਲਈ, ਕੈਨੇਡਾ ਦੇ ਇਲੈਕਟ੍ਰਿਕ ਵਾਹਨ ਬਦਲਾਅ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਮਾਣ ਮਹਿਸੂਸ ਕਰ ਸਕਦੇ ਹਾਂ।”

- ਡੈਨੀ ਪ੍ਰਾਈਸ (Danny Price), ਪ੍ਰੈਜ਼ੀਡੈਂਟ, ਯੂਨੀਓਨ ਲੋਕਲ 1285

“ਇਹ ਨਿਵੇਸ਼, ਬ੍ਰੈਂਪਟਨ ਵਿੱਚ ਸਟੇਲੈਂਟਿਸ ਦੀ ਮਜ਼ਬੂਤ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕਰਦਾ ਹੈ। ਲੋਕਲ ਸਪਲਾਇਰਾਂ ਅਤੇ ਕਰਮਚਾਰੀਆਂ ਵਾਸਤੇ, ਇਸ ਨਿਵੇਸ਼ ਦਾ ਲਗਾਤਾਰ ਪ੍ਰਭਾਵ, ਸਾਡੀ ਕਮਿਊਨਿਟੀ ਦੇ ਭਵਿੱਖ ਲਈ ਬੇਹੱਦ ਵਧੀਆ ਦਿਖਾਈ ਦਿੰਦਾ ਹੈ।”

- ਟੋਡ ਲੇਟਸ (Todd Letts), ਚੀਫ ਐਗਜ਼ੀਕਿਊਟਿਵ ਅਫਸਰ, ਬ੍ਰੈਂਪਟਨ ਬੋਰਡ ਆਫ ਟ੍ਰੇਡ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca